



ਕਲੋਸਟ੍ਰਿਡੀਅਮ ਡਿਫਿਸੀਲ (ਸੀ.ਡਿਫਿਸੀਲ) **Clostridium difficile (C. difficile)**

ਸੀ.ਡਿਫਿਸੀਲ (C. difficile) ਕੀ ਹੈ?

ਸੀ.ਡਿਫਿਸੀਲ (C. difficile), ਜਿਸ ਨੂੰ ਸੀ.ਡਿਫ਼ ਦੀ ਤਰ੍ਹਾਂ ਵੀ ਜਾਣਿਆ ਜਾਂਦਾ ਹੈ, ਇੱਕ ਬੈਕਟੀਰੀਆ ਹੈ ਜਿਹਤਾ 7% ਤੱਕ ਲੋਕਾਂ ਦੀਆਂ ਅੰਤੜੀਆਂ ਵਿੱਚ ਬਿਮਾਰੀ ਦਾ ਕਾਰਨ ਬਣੇ ਬਿਨਾਂ ਰਹਿੰਦਾ ਹੈ। ਤੁਹਾਡੀਆਂ ਅੰਤੜੀਆਂ ਵਿੱਚ ਸੁਭਾਵਿਕ ਤੌਰ 'ਤੇ ਬਹੁਤ ਸਾਰੇ ਚੰਗੇ ਬੈਕਟੀਰੀਆ ਹੁੰਦੇ ਹਨ ਜਿਹੜੇ ਤੁਹਾਨੂੰ ਭੋਜਨ ਨੂੰ ਪਚਾਉਣ ਅਤੇ ਸਿਹਤਮੰਦ ਰਹਿਣ ਵਿੱਚ ਸਹਾਇਤਾ ਕਰਦੇ ਹਨ। ਜਦੋਂ ਕਿਸੇ ਬਿਮਾਰੀ ਦਾ ਇਲਾਜ ਕਰਨ ਵਾਸਤੇ ਐਂਟੀਬਾਇਓਟਿਕਾਂ ਲਈਆਂ ਜਾਂਦੀਆਂ ਹਨ, ਤਾਂ ਇਹ ਚੰਗੇ ਬੈਕਟੀਰੀਆ ਮਰ ਸਕਦੇ ਹਨ। ਸੀ.ਡਿਫ਼ ਬੈਕਟੀਰੀਆ ਆਮ ਐਂਟੀਬਾਇਓਟਿਕਾਂ ਨਾਲ ਨਹੀਂ ਮਰਦੇ ਅਤੇ ਲਗਾਤਾਰ ਵਧਦੇ ਰਹਿੰਦੇ ਹਨ, ਜਿਸ ਕਾਰਨ ਤੁਸੀਂ ਬਿਮਾਰ ਹੋ ਸਕਦੇ ਹੋ।

ਸੀ.ਡਿਫ਼ ਅਜਿਹੇ ਜ਼ਹਰੀਲੇ ਪਦਾਰਥ ਪੈਦਾ ਕਰਦਾ ਹੈ ਜਿਹੜੇ ਅੰਤੜੀਆਂ ਵਿਚਲੇ ਸੈਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸੀ.ਡਿਫ਼ ਦਾ ਸਭ ਤੋਂ ਆਮ ਲੱਛਣ ਦਸਤ ਹੈ। ਅਸਲ ਵਿੱਚ, ਇਹ ਹਸਪਤਾਲਾਂ ਅਤੇ ਸਿਹਤ ਸੰਭਾਲ ਸੁਵਿਧਾਵਾਂ ਵਿੱਚ ਹੋਣ ਵਾਲੇ ਸੰਕਰਾਮਕ ਦਸਤ ਦਾ ਸਭ ਤੋਂ ਆਮ ਕਾਰਨ ਹੈ। ਸੀ.ਡਿਫ਼ ਦੀ ਲਾਗ ਗੰਭੀਰ ਬੀਮਾਰੀ ਦਾ ਕਾਰਨ ਬਣੇ ਸਕਦੀ ਹੈ।

ਸਭ ਤੋਂ ਜਿਆਦਾ ਜੋਖਮ ਕਿਸ ਨੂੰ ਹੈ?

ਬਹੁਤੇ ਸਿਹਤਮੰਦ ਲੋਕਾਂ ਲਈ, ਸੀ.ਡਿਫ਼ ਸਿਹਤ ਸੰਬੰਧੀ ਜੋਖਮ ਨਹੀਂ ਹੈ। ਵਿਗਾੜ ਦੇ ਜਿਆਦਾ ਜੋਖਮ ਵਾਲੇ ਲੋਕਾਂ ਵਿੱਚ ਸ਼ਾਮਲ ਹਨ:

- ਉਹ ਲੋਕ ਜਿਹੜੇ ਐਂਟੀਬਾਇਓਟਿਕ ਲੈ ਰਹੇ ਹਨ
- ਕੈਂਸਰ ਦੀ ਕੀਮੋਥੈਰੇਪੀ ਕਰਵਾ ਰਹੇ ਲੋਕ
- ਉਹ ਲੋਕ ਜਿੰਨਾਂ ਨੂੰ ਢੂਸਰੀਆਂ ਬਿਮਾਰੀਆਂ ਹਨ
- ਬਜ਼ੁਰਗ

ਲੱਛਣ ਕੀ ਹਨ?

ਕੁਝ ਕੇਸਾਂ ਵਿੱਚ, ਸੰਭਵ ਹੈ ਕਿ ਸੀ.ਡਿਫ਼ ਦੇ ਕੋਈ ਵੀ ਲੱਛਣ ਨਾ ਹੋਣ। ਪਰ, ਇਸ ਕਰਕੇ ਇੰਨ੍ਹਾਂ ਵਰਗੇ ਲੱਛਣ ਵੀ ਹੋ ਸਕਦੇ ਹਨ:

- ਪਾਣੀ ਵਰਗੇ ਦਸਤ
- ਬੁਖਾਰ
- ਭੁੱਖ ਦੀ ਕਮੀ
- ਮਤਲੀ
- ਪੇਟ ਵਿੱਚ ਦਰਦ ਅਤੇ ਨਰਮੀ

ਉਨ੍ਹਾਂ ਕੇਸਾਂ ਵਿੱਚ ਜਿਥੇ ਇੱਕ ਮਰੀਜ਼ ਨੂੰ ਤੀਬਰ ਦਸਤ ਹੁੰਦੇ ਹਨ, ਉਸਦਾ ਨਤੀਜਾ ਪਾਣੀ ਦੀ ਕਮੀ ਅਤੇ ਕਲਾਈਟਸ (ਅਂਤ ਦੇ ਹੋਠਲੇ ਹਿੱਸੇ ਜਾਂ ਕੋਲਨ ਵਿੱਚ ਸੋਜ਼) ਸਮੇਤ ਜਟਿਲਤਾਵਾਂ ਹੋ ਸਕਦੀ ਹੈ। ਵਿਚਲੇ ਕੇਸਾਂ ਵਿੱਚ, ਵਿਗਾੜ ਕਰਕੇ ਮੌਤ ਹੋ ਸਕਦੀ ਹੈ।

ਸੀ.ਡਿਫ਼ (C. diff) ਕਿਸ ਤਰ੍ਹਾਂ ਫੈਲਦਾ ਹੈ?

ਸੀ.ਡਿਫ਼ ਬੈਕਟੀਰੀਆ ਅਤੇ ਉਨ੍ਹਾਂ ਦੇ ਬੀਜਾਣੂ ਮਲ ਵਿੱਚ ਪਾਏ ਜਾਂਦੇ ਹਨ। ਬੀਜਾਣੂ ਕਈ ਹਫ਼ਤਿਆਂ ਜਾਂ ਮਹੀਨਿਆਂ ਲਈ ਤੁਹਾਡੇ ਸਰੀਰ ਤੋਂ ਬਾਹਰ ਜਿੰਦਾ ਰਹਿ ਸਕਦੇ ਹਨ। ਉਹ ਤੁਹਾਡੇ ਦੁਆਰਾ ਛੁਹੀਆਂ ਗਈਆਂ ਵਸਤੂਆਂ ਜਿਵੇਂ ਕਿ ਪਲੰਗ ਦੇ ਬਿਸਤਰੇ, ਪਲੰਗ ਦੌੱਅਾਂ ਰੇਲਾਂ, ਬਾਬੂਰੂਮ ਦੇ ਫਿਕਸਚਰ ਅਤੇ ਮੈਡੀਕਲ ਸਾਜ਼ੇ ਸਮਾਨ ਤੇ ਪਾਏ ਜਾ ਸਕਦੇ ਹਨ।

ਤੁਸੀਂ ਵਿਗਾੜਗ੍ਰਸਤ ਹੋ ਸਕਦੇ ਹੋ ਜੇ ਤੁਸੀਂ ਮਲ ਨਾਲ ਢੂਸਿਤ ਸੜਾ ਨੂੰ ਛੁੱਦੇ ਹੋ ਅਤੇ ਫਿਰ ਆਪਣੇ ਮੂੰਹ ਨੂੰ ਛੁੱਦੇ ਹੋ, ਜਾਂ ਤੁਸੀਂ ਅਜਿਹੀ ਕੋਈ ਚੀਜ਼ ਖਾਂਦੇ ਜਾਂ ਪੀਂਦੇ ਹੋ ਜਿਹੜੀ ਢੂਸਿਤ ਹੈ।

ਸਿਹਤ ਸੰਭਾਲ ਕਰਮਚਾਰੀ, ਸਟਾਫ ਅਤੇ ਮਿਲਣ ਜੁਲਣ ਵਾਲੇ ਵਿਗਾੜ ਨੂੰ ਤੁਹਾਡੇ ਤੱਕ ਫੈਲਾ ਸਕਦੇ ਹਨ ਜੇ ਉਨ੍ਹਾਂ ਦੇ ਹੱਥਾਂ ਦਾ ਸੰਪਰਕ ਸੀ.ਡਿਫ਼ ਬੈਕਟੀਰੀਆ ਨਾਲ ਹੋਇਆ ਹੈ, ਅਤੇ ਉਨ੍ਹਾਂ ਨੇ ਤੁਹਾਨੂੰ ਛੁੱਣ ਤੋਂ ਪਹਿਲਾਂ, ਜਾਂ ਤੁਹਾਡੇ ਦੁਆਰਾ ਖਾਈਆਂ ਜਾਂ ਪੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਛੁੱਣ ਤੋਂ ਪਹਿਲਾਂ ਉਨ੍ਹਾਂ ਦੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਹੈ।

ਸੀ.ਡਿਫ਼ ਬੈਕਟੀਰੀਆ ਹਵਾ ਦੇ ਰਾਹੀਂ ਨਹੀਂ ਫੈਲਦੇ। ਤੁਹਾਨੂੰ ਕਿਸੀ ਦੇ ਛਿਕੱਣ ਜਾਂ ਕੰਘਣ ਨਾਲ ਸੀ.ਡਿਫ਼ ਨਹੀਂ ਹੋ ਸਕਦਾ।

ਮੈਂ ਸੀ.ਡਿਫ਼ (C. diff) ਨੂੰ ਫੈਲਣ ਤੋਂ ਕਿਵੇਂ ਰੋਕ ਸਕਦਾ/ਦੀ ਹਾਂ?

ਵਿਗਾੜ ਦੇ ਫੈਲਾਅ ਨੂੰ ਰੋਕਣ ਦਾ ਉਤਮ ਢੰਗ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਦੇ ਨਾਲ ਨੇਮਕ ਰੂਪ ਨਾਲ ਧੋਣਾ ਹੈ, ਖਾਸ ਕਰਕੇ ਟਾਈਲਾਟ ਵਰਤਣ ਤੋਂ ਬਾਅਦ ਅਤੇ ਤੁਹਾਡੇ ਖਾਣ ਤੋਂ ਪਹਿਲਾਂ। ਸਾਬਣ ਅਤੇ ਪਾਣੀ ਉਪਲੱਬਧ ਨਾ ਹੋਣ ਤਾਂ ਅਲਕੋਹਲ ਅਧਾਰਤ ਹੈਂਡ ਰਬ (ਏਬੀਐਚਅਅਰ-ABHR, ਜਿਸ ਨੂੰ ਹੈਂਡ ਸੈਨੀਟਾਈਜ਼ਰ ਵੀ ਕਿਹਾ ਜਾਂਦਾ ਹੈ) ਵਰਤੋ।

ਜੇ ਤੁਹਾਨੂੰ ਕਿਸੇ ਸਿਹਤ ਸੰਭਾਲ ਸੁਵਿਧਾ ਵਿੱਚ ਭਰਤੀ ਕੀਤਾ ਜਾਂਦਾ ਹੈ ਅਤੇ ਤੁਸੀਂ ਲੱਛਣ ਵਿਕਸਤ ਕਰਦੇ ਹੋ, ਜਿਵੇਂ ਕਿ ਦਸਤ, ਜਿੰਨਾਂ ਦੇ ਹੋਣ ਦਾ ਕਾਰਨ ਸੀ.ਡਿਫ਼ ਕਰਕੇ ਹੋਣ ਦੀ ਪੁਸ਼ਟੀ ਜਾਂ ਸੱਕ ਹੈ, ਤਾਂ ਤੁਹਾਨੂੰ ਇਕੱਕ ਇੱਕ ਕਮਰੇ ਵਿੱਚ ਭੇਜ ਦਿੱਤਾ ਜਾਏਗਾ। ਤੁਹਾਨੂੰ ਦੂਸਰਿਆਂ ਤੱਕ ਵਿਗਾੜ ਨੂੰ ਫੈਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਸੰਪਰਕ ਸੰਬੰਧੀ ਸਾਵਧਾਨੀਆਂ ਤੇ ਵੀ ਪਾ ਦਿੱਤਾ ਜਾਏਗਾ।

ਮੇਰੇ ਹੱਥਾਂ ਨੂੰ ਧੋਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

ਆਪਣੇ ਹੱਥਾਂ ਨੂੰ ਸਹੀ ਢੰਗ ਨਾਲ ਧੋਣ ਵਾਸਤੇ, ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

1. ਆਪਣੇ ਹੱਥਾਂ ਅਤੇ ਗੁੱਟਾਂ ਤੋਂ ਅੰਗੂਠੀਆਂ ਜਾਂ ਦੂਸਰੇ ਗਹਿਣੇ ਉਤਾਰ ਦਿਓ।
2. ਆਪਣੇ ਹੱਥਾਂ ਨੂੰ ਨਿਯੁਕ ਪਾਣੀ ਨਾਲ ਗਿਲਾ ਕਰੋ।
3. ਆਪਣੇ ਹੱਥਾਂ ਦੇ ਸਾਰੇ ਹਿੱਸਿਆਂ ਨੂੰ ਘੱਟੋ ਘੱਟ 20 ਸਕਿੰਟਾਂ ਵਾਸਤੇ ਸਾਬਣ ਅਤੇ ਪਾਣੀ ਦੇ ਨਾਲ ਧੋਵੋ, ਅਤੇ ਝੱਗ ਬਣਾਉਣ ਲਈ ਆਪਣੇ ਹੱਥਾਂ ਨੂੰ ਰਗੜੋ। ਬੱਚਿਆਂ ਨੂੰ ਉਨ੍ਹਾਂ ਦੇ ਹੱਥ ਧੋਣ ਵਿੱਚ ਸਹਾਇਤਾ ਕਰਨ ਲਈ, ਵਰਨਮਾਲਾ ਵਾਲਾ ਗਾਣਾ ਗਾਓ।
4. ਹੱਥਾਂ ਨੂੰ ਵਗਦੇ ਹੋਏ ਨਿਯੁਕ ਪਾਣੀ ਹੇਠ ਚੰਗੀ ਤਰ੍ਹਾਂ ਧੋਵੋ।
5. ਆਪਣੇ ਹੱਥਾਂ ਨੂੰ ਸਾਫ਼ ਕਪੜੇ ਜਾਂ ਪੇਪਰ ਟਾਵਲ ਨਾਲ ਸੁਕਾਓ।
6. ਜੇ ਤੁਸੀਂ ਪਬਲਿਕ ਵਾਸਤੂਆਂ ਵਿੱਚ ਹੋ ਤਾਂ ਨਲਕਾ ਬੰਦ ਕਰਨ ਲਈ ਅਤੇ ਬਾਹਰ ਜਾਣ ਵੇਲੇ ਦਰਵਾਜ਼ਾ ਖੋਲਣ ਲਈ ਪੇਪਰ ਟਾਵਲ ਵਰਤੋ।

ਜੇ ਅਕਸਰ ਹੱਥ ਧੋ ਰਹੇ ਹੋ ਤਾਂ ਚਮੜੀ ਨੂੰ ਖਰਾਬ ਹੋਣ ਤੋਂ ਰੋਕਣ ਲਈ ਹੱਥਾਂ ਵਾਲੀ ਕ੍ਰੀਮ ਲਗਾਓ।

ਹੱਥ ਧੋਣ ਬਾਰੇ ਹੋਰ ਜਾਣਕਾਰੀ ਲਈ, [HealthLinkBC File #85 ਹੱਥ ਧੋਣਾ: ਰੋਗਾਣਾਂ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰੋ](#) ਦੇਖੋ।

ਸੰਪਰਕ ਸੰਬੰਧੀ ਸਾਵਧਾਨੀਆਂ ਕੀ ਹਨ?

ਸੰਪਰਕ ਸੰਬੰਧੀ ਸਾਵਧਾਨੀਆਂ ਉਹ ਕਾਰਵਾਈਆਂ ਹਨ ਜਿਹੜੀਆਂ ਸਿਹਤ ਸੰਭਾਲ ਸੁਵਿਧਾਵਾਂ ਦੁਆਰਾ ਦੂਸਰੇ ਮਰੀਜ਼ਾਂ ਤੱਕ ਸੀ.ਡਿਫ ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਕੀਤੀਆਂ ਜਾਂਦੀਆਂ ਹਨ।

ਸੰਪਰਕ ਸੰਬੰਧੀ ਸਾਵਧਾਨੀਆਂ ਵਿੱਚ ਸ਼ਾਮਲ ਹੈ ਸੀ.ਡਿਫ ਦੇ ਸੰਦਿਗੱਧ ਅਤੇ ਪੁਸ਼ਟੀ ਕੀਤੇ ਸਾਰੇ ਕੇਸਾਂ ਵਾਲੇ ਮਰੀਜ਼ਾਂ ਨੂੰ ਇਕੱਲੇ ਵੱਖਰੇਵੇਂ ਵਾਲੇ ਕਮਰਿਆਂ ਵਿੱਚ ਰਖੁੱਣਾ। ਜੇ ਸਿੰਗਲ ਕਮਰੇ ਉਪਲਬਧ ਨਹੀਂ ਹਨ, ਤਾਂ ਵਿਗਾੜਗ੍ਰੁਸਤ ਮਰੀਜ਼ ਇੱਕ ਕਮਰਾ ਸਾਂਝਾ ਕਰ ਸਕਦੇ ਹਨ ਜੇ ਉਨ੍ਹਾਂ ਨੂੰ ਇੱਕੋ ਕਿਸਮ ਦਾ ਸੀ.ਡਿਫ ਬੈਕਟੀਰੀਆ ਹੈ। ਦਰਵਾਜ਼ੇ ਤੇ “ਕੇਨਟੈਕਟ ਪ੍ਰੋਕੈਸ਼ਨਜ਼” ਸਾਇਨ ਲਗਾਇਆ ਜਾਏਗਾ।

ਇੱਕ ਮਰੀਜ਼ ਦੇ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ, ਜਿਸ ਨੂੰ ਸੀ.ਡਿਫ ਹੈ ਜਾਂ ਉਸਦੀ ਲਾਗ ਹੋਣ ਦਾ ਸੱਕ ਹੈ, ਤਾਂ ਹੇਠਾਂ ਦਿੱਤੀ ਸੰਪਰਕ ਸਾਵਧਾਨੀ ਨੂੰ ਸਿਹਤ ਦੇਖਭਾਲ ਪ੍ਰਦਾਤਾਵਾਂ, ਕਰਮਚਾਰੀਆਂ ਅਤੇ ਮਿਲਣ ਵਾਲਿਆਂ ਦੁਆਰਾ ਵਰਤਿਆ ਜਾਣਾ ਚਾਹੀਦਾ ਹੈ:

1. ਆਪਣੇ ਹੱਥ ਧੋਵੋ

2. ਆਪਣੇ ਕਪੜਿਆਂ ਦੇ ਉੱਤੇ ਆਈਸੋਲੇਸ਼ਨ ਗਾਉਨ ਪਾਓ। ਇਹ ਤੁਹਾਨੂੰ ਕੋਈ ਵੀ ਦੂਸ਼ਿਤ ਸਤ੍ਤਾਂ ਜਾਂ ਮਰੀਜ਼ ਦੇ ਨਾਲ ਸੰਪਰਕ ਤੋਂ ਬਚਣ ਵਿੱਚ ਸਹਾਇਤਾ ਕਰੇਗਾ।

3. ਰੋਗਾਣ - ਰਹਿਤ ਨਾ ਕੀਤੇ ਹੋਏ ਦਸਤਾਨੇ ਪਹਿਨੋ

ਮਰੀਜ਼ ਦੇ ਕਮਰੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ, ਹੇਠਾਂ ਦਿੱਤੇ ਕਾਰਜ ਕੀਤੇ ਜਾਣੇ ਜ਼ਰੂਰੀ ਹਨ:

1. ਦਸਤਾਨੇ ਤੁਰੰਤ ਉਤਾਰੋ ਅਤੇ ਕੂੜੇ ਵਿੱਚ ਸੁੱਟ ਦਿਓ।

2. ਆਪਣੇ ਹੱਥ ਧੋਵੋ।

3. ਗਾਉਨ ਦਾ ਬਾਹਰਲਾ ਹਿੱਸਾ ਛੂਹੋ ਬਿਨਾਂ ਆਈਸੋਲੇਸ਼ਨ ਗਾਉਨ ਨੂੰ ਉਤਾਰੋ ਅਤੇ ਮੁਹੱਈਆ ਕੀਤੇ ਗਏ ਕਪੜਿਆਂ ਵਾਲੇ ਹੈਪਰ ਵਿੱਚ ਰੱਖ ਦਿਓ।

4. ਕਮਰੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੁਸ਼ਰੀ ਵਾਰੀ ਧੋਵੋ।

ਸਿਹਤ ਸੰਭਾਲ ਸੁਵਿਧਾਵਾਂ ਬੈਕਟੀਰੀਆ ਦੀ ਸੰਖਿਆ ਘਟਾਊਣ ਲਈ ਸਤ੍ਤਾਂ ਨੂੰ ਬੀਜਾਣੂ ਮਾਰਨ ਵਾਲੀ ਬਲੀਚ ਦੇ ਨਾਲ ਅਕਸਰ ਸਾਫ਼ ਵੀ ਕਰਨਗੀਆਂ।

ਇਲਾਜ ਕੀ ਹਨ?

ਸੀ.ਡਿਫ ਵਿਗਾੜ ਦਾ ਇਲਾਜ ਕਰਨ ਦਾ ਪਹਿਲਾ ਕਦਮ ਉਸ ਐਂਟੀਬਾਇਉਟਿਕ ਨੂੰ ਲੈਣਾ ਬੰਦ ਕਰਨਾ ਹੈ ਜਿਸ ਕਰਕੇ ਵਿਗਾੜ ਹੋਇਆ ਸੀ। ਪਰ, ਤੁਹਾਨੂੰ ਉਸ ਵੇਲੇ ਤੱਕ ਆਪਣੇ ਐਂਟੀਬਾਇਉਟਿਕਾਂ ਨੂੰ ਲੈਣਾ ਬੰਦ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਤੁਹਾਨੂੰ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਅਜਿਹਾ ਕਰਨ ਵਾਸਤੇ ਨਾ ਕਿਹਾ ਗਿਆ ਹੋਏ। ਹਾਲਾਂਕਿ ਐਂਟੀਬਾਇਉਟਿਕਾਂ ਕਰਕੇ ਸੀ.ਡਿਫ ਹੋ ਸਕਦਾ ਹੈ, ਐਂਟੀਬਾਇਉਟਿਕਾਂ ਦੀ ਵਰਤੋਂ ਸੀ.ਡਿਫ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਡੇ ਸੀ.ਡਿਫ ਵਿਗਾੜ ਦਾ ਇਲਾਜ ਕਰਨ ਵਾਸਤੇ ਐਂਟੀਬਾਇਉਟਿਕ ਨਿਰਦਿਸ਼ਟ ਕਰੇਗਾ। ਜੇ ਐਂਟੀਬਾਇਉਟਿਕ ਇਲਾਜ ਅਸਫਲ ਹੋ ਜਾਂਦਾ ਹੈ, ਫੀਕਲ ਮਾਈਕਰੋਬਾਈਓਟਾ ਟ੍ਰਾਂਸਪਲਾਂਟ (ਤੰਦਰੂਸਤ ਡੋਨਰ ਤੋਂ ਸਟੂਲ) ਹੁਣ ਇਕ ਉਪਲਬਧ ਵਿਕਲਪ ਬਣ ਰਿਹਾ ਹੈ। ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਇਸ ਇਲਾਜ ਬਾਰੇ ਚਰਚਾ ਕਰੋ। ਵਿਕਲਪ ਕੇਸਾਂ ਵਿੱਚ, ਸਰਜਰੀ ਬਾਰੇ ਸੌਚਿਆ ਜਾ ਸਕਦਾ ਹੈ ਜੇ ਬਾਕੀ ਦੇ ਸਾਰੇ ਇਲਾਜਾਂ ਨੇ ਕੰਮ ਨਹੀਂ ਕੀਤਾ ਹੈ, ਜਾਂ ਜੇ ਲੱਛਣ ਬਹੁਤ ਤੀਬਰ ਹਨ।



BC Centre for Disease Control

An agency of the Provincial Health Services Authority

ਹੈਲਥਾਲਿੰਕਬੀਸੀ ਫਾਈਲਾਂ ਦੇ ਹੋਰ ਵਿਸ਼ਾਵਾਂ ਵਾਸਤੇ, [www.HealthLinkBC.ca/healthfiles](#) ਤੋਂ ਜਾਂ ਆਪਣੇ ਸਥਾਨਕ ਪਬਲਿਕ ਹੈਲਥ ਯੂਨਿਟ ਕੋਲ ਜਾਓ। ਬੀ. ਸੀ. ਵਿੱਚ ਸਿਹਤ ਸੰਬੰਧੀ ਨੌਨ-ਐਮਰਜੈਂਸੀ ਜਾਣਕਾਰੀ ਅਤੇ ਸਲਾਹ ਲਈ, [www.HealthLinkBC.ca](#) ਤੋਂ ਜਾਓ। **8-1-1** (ਟੋਲ ਫੋਨ) ਤੋਂ ਫੋਨ ਕਰੋ। ਬਹਿਰੇ ਅਤੇ ਉਚਾ ਸੁਣਨ ਵਾਲਿਆਂ ਦੀ ਸਹਾਇਤਾ ਵਾਸਤੇ, **7-1-1** ਤੋਂ ਫੋਨ ਕਰੋ। ਬੈਨਤੀ ਕਰਨ ਤੋਂ 130 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਉਪਲਬਧ ਹਨ।